

## Cooperation among select countries of the Indo-Pacific in fighting COVID-19 pandemic

May 14, 2020

ਮਹਾਂਮਾਰੀ ਦੇ ਖਿਲਾਫ ਜੰਗ ਲਈ ਹਿੰਦ-ਪ੍ਰਸ਼ਾਂਤ ਖੇਤਰ ਦੇ ਚੋਣਵੇਂ ਦੇਸ਼ਾਂ ਵਿਚਾਲੇ ਭਾਈਵਾਲੀ

14 ਮਈ, 2020

COVID -19 ਮਹਾਂਮਾਰੀ ਤੋਂ ਪੈਦਾ ਹੋਈਆਂ ਅਵੱਲੀਆਂ ਅਤੇ ਗੁੰਝਲਦਾਰ ਚੁਣੌਤੀਆਂ ਦਾ ਪ੍ਰਤੀਕਰਮ ਦੇਣ ਲਈ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ 20 ਮਾਰਚ, 2020 ਤੋਂ 15 ਮਈ 2020 ਵਿੱਚਕਾਰ ਸੰਯੁਕਤ ਰਾਜ ਅਮਰੀਕਾ, ਆਸਟਰੇਲੀਆ, ਜਾਪਾਨ, ਕੋਰੀਆ, ਨਿਊਜ਼ੀਲੈਂਡ ਅਤੇ ਵਿਅਤਨਾਮ ਤੋਂ ਆਪਣੇ ਹਮਰੁਤਬਾਵਾਂ ਨਾਲ ਹਿੰਦ-ਪ੍ਰਸ਼ਾਂਤ ਖੇਤਰ ਅੰਦਰ ਇਨ੍ਹਾਂ ਦੇਸ਼ਾਂ ਨਾਲ ਵਿਚਾਰ ਅਤੇ ਸਰਬੋਤਮ ਪ੍ਰਥਾਵਾਂ ਸਾਂਝਾ ਕਰਨ ਲਈ ਹਰ ਹਫਤੇ ਫੋਨ ਤੇ ਗੱਲਬਾਤ ਕਰਨ 'ਚ ਰੁੱਝੇ ਰਹੇ ਹਨ। ਫੋਨ ਰਾਹੀਂ ਗੱਲਬਾਤ ਕਰਨ ਦੀ ਇਹ ਹਫਤਾਵਾਰੀ ਪ੍ਰਕਿਰਿਆ ਸੰਯੁਕਤ ਰਾਜ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਸਟੀਫਨ ਬਿਗਨ ਨੇ ਸ਼ੁਰੂ ਕੀਤੀ ਸੀ।

ਸਹਿਭਾਗੀ ਦੇਸ਼ਾਂ ਵਿਚਾਲੇ ਹੋਈ ਇਸ ਗੱਲਬਾਤ ਸਦਕਾ ਇਕ ਦੂਜੇ ਦੇ ਖੇਤਰਾਂ 'ਚ ਫਸੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਮਝਦਾਰੀ ਅਤੇ ਤਾਲਮੇਲ ਭਰੇ ਪ੍ਰਤੀਕਰਮ ਦੇਣ; ਜੀਵਨ-ਰੱਖਿਆ ਵਾਲੀਆਂ ਦਵਾਈਆਂ ਅਤੇ ਉਪਕਰਣਾਂ ਦੀ ਜ਼ਰੂਰੀ ਸਪਲਾਈ ਨੂੰ ਕਾਇਮ ਰੱਖਣ; ਵੱਸੋਂ ਬਾਹਰ ਵਾਲੇ ਹਾਲਾਤ ਵਿੱਚ ਫਸੇ ਇੱਕ ਦੂਜੇ ਦੇ ਨਾਗਰਿਕਾਂ ਲਈ ਵੀਜ਼ਾ ਵਿਸਥਾਰਤ ਕਰਨ ਅਤੇ ਇਸ ਮਾਮਲੇ 'ਚ ਮਦਦ ਦੇਣ; ਮਹਾਂਮਾਰੀ ਤੋਂ ਪ੍ਰਭਾਵਤ ਹੋਏ ਦੇਸ਼ਾਂ ਦੀ ਪਛਾਣ ਅਤੇ ਮਦਦ ਕਰਨ ਅਤੇ ਆਪਣੇ ਨੇੜਲੇ ਗੁਆਂਢ ਵਿੱਚ ਪ੍ਰਤੀਕਰਮ ਅਤੇ ਮਦਦ ਦੇਣ; ਅਤੇ EAS ਅਤੇ G-20 ਸਮੇਤ ਬਹੁਪੱਖੀ ਮੰਚਾਂ 'ਤੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਵਿੱਚ ਮਦਦ ਮਿਲੀ ਹੈ। COVID -19 ਮਹਾਂਮਾਰੀ ਨਾਲ ਨਜਿੱਠਣ ਅਤੇ ਇਸਦੇ ਪ੍ਰਭਾਵਾਂ ਨੂੰ ਘਟਾਉਣ ਲਈ ਕਈ ਭਾਗੀਦਾਰ ਦੇਸ਼ਾਂ ਵੱਲੋਂ ਰਾਸ਼ਟਰੀ ਯਤਨਾਂ ਬਾਰੇ ਜਾਣਕਾਰੀ ਸਮੇਤ ਕਈ ਵਿਚਾਰ ਸਾਂਝੇ ਕੀਤੇ ਗਏ ਹਨ।

ਇਨ੍ਹਾਂ ਗੱਲਾਂ-ਬਾਤਾਂ ਨੇ ਭਾਗੀਦਾਰ ਦੇਸ਼ਾਂ ਵਿੱਚ ਉਭਰ ਰਹੀਆਂ ਚੁਣੌਤੀਆਂ ਅਤੇ ਇਕ-ਦੂਜੇ ਦੀਆਂ ਸਰਬੋਤਮ ਪ੍ਰਥਾਵਾਂ ਬਾਰੇ ਸੰਚਾਰ ਦੀ ਲੋੜ ਨੂੰ ਇਸ ਸੱਚਾਈ ਦੇ ਅਧਾਰ 'ਤੇ ਸਾਮ੍ਹਣੇ ਲਿਆਉਂਦਾ ਹੈ ਕਿ ਕਿ ਜਦੋਂ ਤੱਕ ਸਾਰੇ ਸੁਰੱਖਿਅਤ ਨਾ ਹੋਣ, ਉਸ ਵੇਲੇ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੋ ਸਕਦਾ। ਉਨ੍ਹਾਂ ਨੇ ਭ੍ਰਮੰਡਲੀਕਰਣ ਦੇ ਨਵੇਂ ਮਾਡਲ ਅਤੇ ਕੌਮਾਂਤਰੀ ਸੰਸਥਾਵਾਂ ਵਿੱਚ ਸਮਕਾਲੀ ਹਕੀਕਤਾਂ ਨੂੰ ਦਰਸਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ। ਕੌਮੀ ਅਰਥਚਾਰਿਆਂ ਵਿੱਚ ਸੁਰੱਖਿਅਤ ਅਤੇ ਟਿਕਾਉ ਆਰਥਿਕ ਸੁਧਾਰਾਂ ਅਤੇ ਵਿਕਾਸ ਲਈ ਦਰਮਿਆਨੀ ਮਿਆਦ ਦੀ ਯੋਜਨਾਬੰਦੀ; ਆਪਸੀ ਪੂਰਕਤਾਵਾਂ 'ਤੇ ਅਧਾਰਤ ਮਹੱਤਵਪੂਰਨ ਸਪਲਾਈ ਚੇਨ ਬਣਾਉਣ ਵਿਚ ਲਚਕੀਲੇਪਣ ਅਤੇ ਬੇਲੋੜੇ ਕੰਮਾਂ; ਅਤੇ ਟੀਕਿਆਂ ਅਤੇ ਦਵਾਈਆਂ ਨੂੰ ਤੇਜ਼ੀ ਨਾਲ ਵਿਕਾਸਿਤ ਕਰ ਉਨ੍ਹਾਂ ਦੇ ਪ੍ਰਸਾਰ ਲਈ, ਜੋ ਸ਼ਾਂਤੀਪੂਰਨ ਅਤੇ ਖੁਸ਼ਹਾਲ ਹਿੰਦ -ਪ੍ਰਸ਼ਾਂਤ ਖੇਤਰ ਬਣੂ ਵਿੱਚ ਯੋਗਦਾਨ ਪਾਉਣਗੇ ਅਤੇ ਦੁਨੀਆ ਭਰ ਨੂੰ ਲਾਭ ਪਹੁੰਚਾਉਣਗੇ, ਬਾਰੇ ਸਾਰੇ ਦੇਸ਼ਾਂ ਨੇ ਸਾਂਝੇ ਤੌਰ 'ਤੇ ਦਿਲਚਸਪੀ ਵਿਖਾਈ।

ਨਵੀਂ ਦਿਲੀ

14 ਮਈ, 2020

DISCLAIMER: This is an approximate translation. The original is available in English on MEA's website and may be referred to as the official press release.